

 Print Page

Sri Guru Granth Sahib

Displaying 1307 of

ਕਾਨੜਾ ਮਹਲਾ ੫ ਘਰੁ ੧੦

Kaanarraa Mehalaa 5 Ghar 10

Kaanraa, Fifth Mehl, Tenth House:

ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭

ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥

Aiso Dhaan Dhaehu Jee Santhahu Jaath Jeeo Balihaar ||

Give me that blessing, O Dear Saints, for which my soul would be a sacrifice.

ਕਾਨੜਾ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੩

Raag Kaanrhaa Guru Arjan Dev

ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥੧॥ ਰਹਾਉ
॥

Maan Mohee Panch Dhohee Ourajh Nikatt Basiou Thaakee Saran Saadhhoaa Dhooth Sang Nivaar ||1||
Rehaao ||

Enticed by pride, entrapped and plundered by the five thieves, still, you live near them. I have come to the Sanctuary of the Holy, and I have been rescued from my association with those demons. ||1||Pause||

ਕਾਨੜਾ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੩

Raag Kaanrhaa Guru Arjan Dev

ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥੧॥

Kott Janam Jon Bhramiou Haar Pariou Dhuaar ||1||

I wandered through millions of lifetimes and incarnations. I am so very tired - I have fallen at God's Door.

||1||

ਕਾਨੜਾ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੪

Raag Kaanrhaa Guru Arjan Dev

ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥

Kirapaa Gobindh Bhee Miliou Naam Adhhaar ||

The Lord of the Universe has become Kind to me; He has blessed me with the Support of the Naam.

ਕਾਨੜਾ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੪

Raag Kaanrhaa Guru Arjan Dev

ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥੨॥੧॥੪੫॥

Dhulabh Janam Safal Naanak Bhav Outhaar Paar ||2||1||45||

This precious human life has become fruitful and prosperous; O Nanak, I am carried across the terrifying world-ocean. ||2||1||45||

ਕਾਨੜਾ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੫

Raag Kaanrhaa Guru Arjan Dev

ਕਾਨੜਾ ਮਹਲਾ ੫ ਘਰੁ ੧੧

Kaanarraa Mehalaa 5 Ghar 11

Kaanraa, Fifth Mehl, Eleventh House:

ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭

ਸਹਜ ਸੁਭਾਏ ਆਪਨ ਆਏ ॥

Sehaj Subhaaeae Aapan Aaeae ||

He Himself has come to me, in His Natural Way.

ਕਾਨੜਾ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੭

Raag Kaanrhaa Guru Arjan Dev

ਕਛੁ ਨ ਜਾਨੈ ਕਛੁ ਦਿਖਾਏ ॥

Kashhoo N Jaana Kashhoo Dhikhaaeae ||

I know nothing, and I show nothing.

ਕਾਨੜਾ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੭

Raag Kaanrhaa Guru Arjan Dev

ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥

Prabh Miliou Sukh Baalae Bholae ||1|| Rehaao ||

I have met God through innocent faith, and He has blessed me with peace. ||1||Pause||

ਕਾਨੜਾ (ਮਃ ੫) (੪੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੭

Raag Kaanrhaa Guru Arjan Dev

ਸੰਜੋਗਿ ਮਿਲਾਏ ਸਾਧ ਸੰਗਾਏ ॥

Sanjog Milaaeae Saadh Sangaaeae ||

By the good fortune of my destiny, I have joined the Saadh Sangat, the Company of the Holy.

ਕਾਨੜਾ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੮

Raag Kaanrhaa Guru Arjan Dev

ਕਤਹੂ ਨ ਜਾਏ ਘਰਹਿ ਬਸਾਏ ॥

Kathehoo N Jaaeae Gharehi Basaaeae ||

I do not go out anywhere; I dwell in my own home.

ਕਾਨੜਾ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੯

Raag Kaanrhaa Guru Arjan Dev

ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥

Gun Nidhhaan Pragattiou Eih Cholai ||1||

God, the Treasure of Virtue, has been revealed in this body-robe. ||1||

ਕਾਨੜਾ (ਮਃ ੫) (੪੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੯

Raag Kaanrhaa Guru Arjan Dev

ਚਰਨ ਲੁਭਾਏ ਆਨ ਤਜਾਏ ॥

Charan Lubhaaeae Aan Thajaaeae ||

I have fallen in love with His Feet; I have abandoned everything else.

ਕਾਨੜਾ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੯

Raag Kaanrhaa Guru Arjan Dev

ਥਾਨ ਥਨਾਏ ਸਰਬ ਸਮਾਏ ॥

Thhaan Thhanaaeae Sarab Samaaeae ||

In the places and interspaces, He is All-pervading.

ਕਾਨੜਾ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੯

Raag Kaanrhaa Guru Arjan Dev

ਰਸਕਿ ਰਸਕਿ ਨਾਨਕੁ ਗੁਨ ਬੋਲੈ ॥੨॥੧॥੪੬॥

Rasak Rasak Naanak Gun Bolai ||2||1||46||

With loving joy and excitement, Nanak speaks His Praises. ||2||1||46||

ਕਾਨੜਾ (ਮਃ ੫) (੪੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੯

Raag Kaanrhaa Guru Arjan Dev

ਕਾਨੜਾ ਮਹਲਾ ੫ ॥

Kaanarraa Mehalaa 5 ॥

Kaanraa, Fifth Mehl:

ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭

ਗੋਬਿੰਦ ਠਾਕੁਰ ਮਿਲਨ ਦੁਰਾਈ ॥

Gobindh Thaakur Milan Dhuraaeanaee ॥

It is so hard to meet the Lord of the Universe, my Lord and Master.

ਕਾਨੜਾ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੦

Raag Kaanrhaa Guru Arjan Dev

ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥੧॥ ਰਹਾਉ ॥

Paramith Roop Aganm Agochar Rehiou Sarab Samaaee ॥1॥ Rehaao ॥

His Form is Immeasurable, Inaccessible and Unfathomable; He is All-pervading everywhere. ॥1॥Pause॥

ਕਾਨੜਾ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੦

Raag Kaanrhaa Guru Arjan Dev

ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥੧॥

Kehan Bhavan Naahee Paaeiou Paaeiou Anik Oukath Chathuraaee ॥1॥

By speaking and wandering, nothing is gained; nothing is obtained by clever tricks and devices. ॥1॥

ਕਾਨੜਾ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੧

Raag Kaanrhaa Guru Arjan Dev

ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥

Jathan Jathan Anik Oupaav Rae Tho Miliou Jo Kirapaaee ॥

People try all sorts of things, but the Lord is only met when He shows His Mercy.

ਕਾਨੜਾ (ਮਃ ੫) (੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੨

Raag Kaanrhaa Guru Arjan Dev

ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥੨॥੨॥੪੭॥

Prabhoo Dhaeiaar Kirapaar Kirapaa Nidhh Jan Naanak Santh Raenaee ॥2॥2॥47॥

God is Kind and Compassionate, the Treasure of Mercy; servant Nanak is the dust of the feet of the Saints.

॥2॥2॥47॥

ਕਾਨੜਾ (ਮਃ ੫) (੪੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੨

Raag Kaanrhaa Guru Arjan Dev

ਕਾਨੜਾ ਮਹਲਾ ੫ ॥

Kaanarraa Mehalaa 5 ॥

Kaanraa, Fifth Mehl:

ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭

ਮਾਈ ਸਿਮਰਤ ਰਾਮ ਰਾਮ ਰਾਮ ॥

Maaee Simarath Raam Raam Raam ॥

O mother, I meditate on the Lord, Raam, Raam, Raam.

ਕਾਨੜਾ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੩

Raag Kaanrhaa Guru Arjan Dev

ਪ੍ਰਭ ਬਿਨਾ ਨਾਹੀ ਹੋਰੁ ॥

Prabh Binaa Naahee Hor ॥

Without God, there is no other at all.

ਕਾਨੜਾ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੪

Raag Kaanrhaa Guru Arjan Dev

ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥੧॥ ਰਹਾਉ ॥

Chithavo Charanaarabindh Saasan Nis Bhor ॥1॥ Rehaao ॥

I remember His Lotus Feet with every breath, night and day. ॥1॥Pause॥

ਕਾਨੜਾ (ਮਃ ੫) (੪੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੪

Raag Kaanrhaa Guru Arjan Dev

ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥

Laae Preeth Keen Aapan Thoottath Nehee Jor ॥

He loves me and makes me His Own; my union with Him shall never be broken.

ਕਾਨੜਾ (ਮਃ ੫) (੪੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੪

Raag Kaanrhaa Guru Arjan Dev

ਪ੍ਰਾਨ ਮਨੁ ਧਨੁ ਸਰਬਸੋ ਹਰਿ ਗੁਨ ਨਿਧੇ ਸੁਖ ਮੋਰ ॥੧॥

Praan Man Dhhan Sarabasuo Har Gun Nidhhae Sukh Mor ॥1॥

He is my breath of life, mind, wealth and everything. The Lord is the Treasure of Virtue and Peace. ॥1॥

ਕਾਨੜਾ (ਮਃ ੫) (੪੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੫

Raag Kaanrhaa Guru Arjan Dev

ਈਤ ਉਤ ਰਾਮ ਪੁਰਨੁ ਨਿਰਖਤ ਰਿਦ ਖੋਰਿ ॥

Eeth Ooth Raam Pooran Nirakhath Ridh Khor ||

Here and hereafter, the Lord is perfectly pervading; He is seen deep within the heart.

ਕਾਨੜਾ (ਮਃ ੫) (੪੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੦੭ ਪੰ. ੧੫

Raag Kaanrhaa Guru Arjan Dev

ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖੁ ਘੋਰ ॥੨॥੩॥੪੮॥

Santh Saran Tharan Naanak Binasiou Dhukh Ghor ||2||3||48||

In the Sanctuary of the Saints, I am carried across; O Nanak, the terrible pain has been taken away.

||2||3||48||

ਕਾਨੜਾ (ਮਃ ੫) (੪੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੦੭ ਪੰ. ੧੬

Raag Kaanrhaa Guru Arjan Dev

ਕਾਨੜਾ ਮਹਲਾ ੫ ॥

Kaanarraa Mehalaa 5 ||

Kaanraa, Fifth Mehl:

ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭

ਜਨ ਕੋ ਪ੍ਰਭੁ ਸੰਗੇ ਅਸਨੇਹੁ ॥

Jan Ko Prabh Sangae Asanaehu ||

God's humble servant is in love with Him.

ਕਾਨੜਾ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੦੭ ਪੰ. ੧੭

Raag Kaanrhaa Guru Arjan Dev

ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥

Saajano Thoo Meeth Maeraa Grihi Thaerai Sabh Kaehu ||1|| Rehaao ||

You are my Friend, my very best Friend; everything is in Your Home. ||1||Pause||

ਕਾਨੜਾ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੦੭ ਪੰ. ੧੭

Raag Kaanrhaa Guru Arjan Dev

ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹੁ ॥੧॥

Maan Maango Thaan Maango Dhhan Lakhamee Suth Dhaeh ||1||

I beg for honor, I beg for strength; please bless me with wealth, property and children. ||1||

ਕਾਨੜਾ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੦੭ ਪੰ. ੧੭

Raag Kaanrhaa Guru Arjan Dev

ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥

Mukath Jugath Bhugath Pooran Paramaanandh Param Nidhhaan ||

You are the Technology of liberation, the Way to worldly success, the Perfect Lord of Supreme Bliss, the Transcendent Treasure.

ਕਾਨੜਾ (ਮਃ ੫) (੪੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੦੭ ਪੰ. ੧੮

Raag Kaanrhaa Guru Arjan Dev